	lunjabé Jaquar	(Regional Language) 05/2/	20
	ਸਟਾਫ਼ ਐਕਸਵੇਜਾ ਕੋਲ ਤਦੇ ਗਏ ਮਿਤੀ ਹੈ। ਨਤੀਸਿਆ ਦੇ ਵਿਸਥਾਉਤ ਫ਼ਰਮੇਨ ਦਾ ਇੱਕ ਹ	5 ਅਤੇ ਡਿਸਕਸੰਸਟ ਕਿੜਆਇਰਮੈਂਟਸ) ਰੋਗੁਲੇਸਟਸ, 2015 ਦੇ ਰੋਗੁਲੇਸਨ 21 ਦੇ ਅਧੀਨ ਜਸੰਬਰ, 2022 ਨੂੰ ਖ਼ਤਸ ਰੋਈ ਤਿਸਾਰੀ ਅਤੇ ਨੇ ਮਹੀਨਿਆਂ ਲਈ ਸਟੇਡਾਲੀਨ ਵਿੱਤ ਸਾਰ ਹੈ। ਮਿਤੀ 31 ਦਸੰਬਰ, 2022 ਨੇ ਖ਼ਤਸ ਹੋਈ ਤਿਸਾਰੀ ਅਤੇ ਨੇ ਮਹੀਨਿਆ ਵਾਸਤੇ	
023	सभाभ तरवासांख रहाता अने संपर्ध ही दी। इ. पिछाडाड हिंडी स्वीनिका स कांडिट कोटी इ. इतीक्टेका ने प्रेयत नी मिटिंसा न प्रयाप	ਮੈਂਟ ਸਟਾਕ ਐਕਸਚੇਂਜ ਦੀਆਂ ਵੈੱਬਸਾਈਟਾ ਅਰਥਾਤ www.bseindia.com ਅਤੇ ਸਾਈਟ www.owmnahar.com ਉੱਪਰ ਉਪਲਬੱਧ ਹੈ। ਦੁਆਰਾ ਵੀਵਿਊ ਕੀਤਾ ਗਿਆ ਹੈ ਅਤੇ ਬਾਅਦ ਵਿੱਚ ਸ਼ੋਰਡ ਦੀ ਸਿਤੀ 4 ਫਰਵਰੀ, 2020 ਕੀਤਾ ਗਿਆ ਅਤੇ ਵਿਕਾਰਡ 'ਤੇ ਚਾਹਿਆ ਗਿਆ। ਇਨ੍ਹਾਂ ਵਿੱਤੀ ਨਵੀਂਜਿਆਂ ਨੂੰ ਕੰਧਨੀ ਦੇ	
DVE	रियाठिक अप्रीटर्ग सुवार क्रिसेटिक जीटिए	ਦਾ ਵਿਸ਼ਾ ਸਟਾਇਆ ਜਾ ਗੁੱਕਾ ਹੈ। ਵਾਸਤੇ ਠਾਹਰ ਸਪਿਨਿੰਗ ਮਿਲਰ ਲਿਮਟਿਤ ਸਹੀ/-	
	ਸਥਾਨ ਸੰਧਿਆਣਾ ਮਿਤੀ 4 ਹਰਵਰੀ, 2023	ਸਵਾਹਰ ਸਾਲ ਬਸਵਾਲ (ਚੋਅਰਮੋਨ) (ਡੀਆਈਐਨ: 00463806)	
	। ਨਾਹਰ	ਿਪੋਲੀ ਫਿਲਮਜ਼ ਲਿਮਟਿਡ	
	ਰਜਿ. ਦਫ਼ਤਰ :	376, ਇੰਡਸਟ੍ਰੀਅਲ ਏਰੀਆ 'ਏ', ਲੁਧਿਆਣਾ-141003 3820 ਫੋਨ : 0161-2600701-705,ਫੈਕਸ : 0161-2222942	
	ਈ-ਮੇਲ : secnel@owm	nahar.com, ਵੱਬਸਾਈਟ www.owmnahar.com ਸ ਹੋਈ ਤਿਮਾਹੀ ਅਤੇ ਨੂੰ ਮਹੀਨਿਆ ਵਾਸਤੇ ਸਟੇਡਅਲੋਨ	
		ਅਣ-ਆਡਿਟਿਡ ਵਿੱਤੀ ਨਤੀਜਿਆਂ ਦਾ ਸਾਰ (ਫ਼ ਲਬਾ ਬ)	
高	स्ट्री ह	<u>किल्ली प्रकारिते</u> 31,12,2022 30,09,2022 31,12,2021 31,12,2022 31,12,2022 31,12,2022	
	1 ਤੱਸ ਆਮਦਨ 2 ਅਰਜੇ ਨਈ ਸ਼ੁੱਧ ਸਾਰ (ਟੇਕਸ ਤੋਂ ਪਹਿਲਾ)	ne-milites	
10 Prizes)	3 ਅਹਸੇ ਲਈ ਹੁੰਡ ਲਾਭ (ਟੈਂਡਸ ਤੋਂ ਬਾਅਦ) 4 ਅਰਸੇ ਲਈ ਗੱਲ ਸੰਖੋਪ ਆਮਦਨ/ (ਹਾਨੀ) (ਸ਼ਾਤ, ਹਾਨੀ ਸ਼ਾਮਿਤ) ਅਰਸੇ ਲਈ (ਟੈਂਡਸ ਤੋਂ ਬਾਅਦ)	(64.47) 736.45 2148.31 3061.81 5552.52 6768.11 (1511.76) (215.74) 6577.58 (10931.90) 30084.77 35454.05	
	ਅਤੇ ਹੋਰ ਸੰਕੇਪ ਆਮਦਨ (ਏਕਸ ਤੋਂ ਬਾਅਦ)		
023	5 ਇਤਾਇਟੀ ਜ਼ੋਅਵ ਕੈਪੀਟਲ (ਵ sੂਮ ਹਰੋਕ ਵੀ ਹੋਸ ਕੋਇਉ)		
6	6 ਰਾਮਦੇ (ਮੁਤ ਮੁਲਾਕਟ ਰਾਖਵਾਂ ਨੂੰ ਛੱਡ ਕੇ (ਪਿਛਲੇ ਜਾਲ ਦੀ ਆਡਿਟਿਡ ਬਕਾਇਆ ਸ਼ੀਟ ਵਿੱਚ ਦਰਸਾਏ ਅਨੁਸਾਰ)	- 61960.21	
2	7 ਪ੍ਰਤੀ ਸ਼ੇਅਰ ਆਮਦਨੀਆਂ (ਵੇਂ 5/- ਹਰੋਕ ਦੀ ਵੱਸ ਵੱਸਿਉਂ) ਬੇਸਿਕ / ਡਿਲਿਊਟਿਡ (ਰੁਪਏ)	(0.34) 3 00 8 74 12.53 22 58 35 66	
TIS	ਟਿਪਟੀਆਂ: 1 ਕੰਪਨੀ ਸਿੰਗਲ ਸੰਗਮੈਂਟ ਅਰਥ ਤ ਬੰਚਿਪੀਪੀ ਵਿਸ਼ ਅਹੱਨ ਲੋੜੀਦੇ ਅਨੁਸਾਰ ਸੈਗਮੈਂਟ ਰਿਪੋਗਟਿੰਗ ਲ	ਮੇਸ਼ ਵਿੱਚ ਸੰਚਾਲਨ ਕਰ ਰਹੀ ਹੈ। ਇਸ ਲਈ ਆਈਐਨਡੀ ਏਐਸ 108 (ਓਪਰੇਟਿੰਗ ਸੈਰਮੈਟ)	
ar arri	 2 ਉਂਕਤ ਅੰਸਦਾਬੀਆਈ (ਇਸਟਿੱਗ ਓਬਲੀਗੇਸ਼ਨ ਅੰਕਸ਼ਵੇਜ਼ਾ ਕੋਲ ਪੇਸ਼ ਕੀਤੇ ਮਿਤੀ 31 ਦਸੰਬਰ, 20 ਦਾ ਇਕ ਸਾਰ ਹੈ। ਮਿਤੀ 31 ਦਸੰਬਰ, 2022 ਨੂੰ ਪੇ 	ਅਤੇ ਡਿਸਕਲੋਰਰ ਰਿਤੁਆਇਰਮੈਂਟਸ) ਰੈਗੂਲੇਸ਼ਨਜ਼, 2015 ਦੇ ਰੈਗੂਲੇਸ਼ਨ 33 ਦੇ ਅਧੰਨ ਸਟਾਕ 122 ਨੂੰ ਖ਼ਤਮ ਹੋਈ ਤਿਸਾਧੀ ਅਤੇ ਨੇ ਮਹੀਨਿਆ ਲਈ ਵਿੱਤੀ ਨਤੀਜਿਆ ਦੇ ਵਿਸਕਾਨੇਤ ਫਾਰਮੈਂਟ ਤਮ ਹੋਈ ਤਿਮਾਹੀ ਅਤੇ ਨੇ ਮਹੀਨਿਆ ਵਾਸਤੇ ਸਟੇਤਅਲੋਨ ਅਤੇ ਕੋਸੋਲੀਡੇਟਿਡ ਵਿੱਤੀ ਨਤੀਜਿਆ	
ery Agency ery Agency	हैं यस सीट अवचार www.owmaahar.com 3 स्थिय हो कर्डीक्र स सीहर कर्डिंट	ਸਾਈਟਾਂ ਅਰਥਾਤ www.nseindia.com ਅਤੇ www.bseindia.com ਅਤੇ ਕੱਪਨੀ ਦੀ h ਉਪਰ ਵੀ ਉਪਲਬੱਧ ਹੈ। ਸੰਮੋਟੀ ਦੁਆਰਾ ਕੀਤਾਂ ਜਾਂ ਦੁੱਕਾ ਹੈ ਅਤੇ ਇਸ ਤੋਂ ਬਾਅਦ ਡਾਇਓਕਟਰਾ ਦੇ ਬੋਰਡ ਦੁਆਰਾ ਉਨਾਈ (ਵਾਨਗੀ ਵਿੱਤੀ ਗਈਅਤੇ ਰਿਕਾਰਡ 'ਤੇ ਚਾੜੇ ਗਏ ਹਨ। ਇਨ੍ਹਾਂ ਵਿੱਤੀ ਨਤੀਜਿਆਂ ਦਾ ਆਗਿੱਟਤ	
lika Lottery 092 15251 Ludhiana :	ਕੰਪਨੀ ਦੇ ਇਹਾਨਿਕ ਆਡੀਟਰਾਂ ਦੁਆਰਾ ਕੀਤਾ ਕਿਸ 4. ਕੰਮੋਲੀਡੀਟਡ ਵਿੱਤੀ ਨਤੀਜੇ ਹਨ ਲਿਖੇ ਅਨੁਸਾਰ	101	
Ph : 98150 433, Pooja Ph : 91666	तत्वी स्टब्स् इ	Image Image <th< td=""><td></td></th<>	
010 01114 562 31764 0879 12442	1 ਤੱਸ ਆਮਟਨ 2 ਅਸਸ ਸਈ ਵੱਧ ਲਾਭ (ਟੈਕਸ ਤੋਂ ਪਹਿਲਾ)	16075.71 19283.91 10525.87 57852.60 31770.39 49335.00 234.91 1501.16 3120.75 4984.40 8342.82 12837.21	
tery Agency ankot : Billa 286 ; Karan	3 ਅਜਸੇ ਸਈ ਰੁੱਧ ਸਾਰ (ਹੈਕਸ ਤੋਂ ਬਾਅਦ) 4 ਗੁੱਸ ਸੰਦੇਪ ਆਮਦਨ 5 ਪ੍ਰਤੀ ਤੇਅਰ ਕਮਾਈਆਂ	146 23 1341 80 2458.08 3921 59 8549.32 9771 06 (1283.16) 1592.44 8489.77 (8125.25) 34013.30 39135 17	
a : Sandeep pur : Anshu Itan Lottery	(क २४- वहम सी सम स्टीइप्रे) बामगर/जीवध्यित्व (g)	0.59 5.46 10.00 10.03 70.64 39.74 פראש מיימס עצו למצוים לאולכם	
Ter.		ਸਹੀ/- ਜਵਹਾਰ ਸ਼ਾਲ ਓਸਵਾਲ	
12345	ਸਬਾਨ ਸੁਧਿਆਣਾ ਮਿਤੀ 4 ਫਰਵਰੀ, 2023	(ਰੇਅਰਮੈਨ) (ਗੋਆਈਐਨ 00463866)	

OIL'S NEW MAP

How India turns Russia crude into West's fuel

fill the supply gap.That will make cheap Russian oil even more attractive to India, which relies on imports to meet around 85% of its crude needs. The nation's refines; includ-

The nation's refiners, includ ing state-run processors that are responsible for meeting domestic demand, ramped up exports last year in order to profil from higher interna-

profit from higher interna-tional prices. "It's pretty clear that a growing-hare of the feedstock used for this product origi-nates from Russia" Under EU guidelines, India is likely oper-ating within the rules. When Russian crude is processed into fuels in a country outside of the bloc such as India, the refined moducts can be deliv-

the bloc such as India, the refined products can be deliv-ered into the EU because they're not deemed to be of Russian origin. The Group of Seven nations are keen to cut Moscow's rev-enue as much as possible, but they also have an interest in ensuring that Russia's oil and refined products continue to flow to avoid a global supply crunch, said Serens Huang, lead Asianalysit Vortexa LLG. — BLOOMBERG

Ż

YONGCHANG CHIN & RAKESH SHARMA

February 5

XXXXX

INDIA IS PLAYING an increas-ingly important role in global oil markets, buying more and more cheap Russian oil and refining it into fuel for Europe and the US. Yet New Delhi has faced lit-tle public blowback because it's meeting the West's twin goals of crimping Moscow's energy revenue while preventing an oilsupplyshock. And as Europe ramps us sanctions, India is only going to become more central to a global oil map that's been redrawn by Vladimir Putin's year-longwar in Ukraine"US treasury offi-cials have two main goals: keep the market well's upplied, and deprive Russia of oil revenue," said Ben Cahill, a senior fellow with the Center for Strategic and International Studies, a Washington think-tank. "They are aware that Indian and Chinese refiners can earn bigger margins by buying dis-counted Russian crude and exporting products at market prices. They're fine with hat."Thdi shipped about 89,000 barrels a day of gaso-line and diese Ito New Yorklast month, the most in nearly four wars accomte in totaline.

month, the most in nearly four years, according to data intelli-gence firm Kpler. Daily low-sultur diesel Hoovs to Europe were at 172,000 barrels in Jan-uary, the most since October 2021. India's importance is expected to expand after fresh European Union sanctions on Russian petroleum exports take effecton Sunday. The ban will remove a huge volume of diesel from the mar-ket and see more consumers, especially in Europe, tap Asiato

especially in Europe, tap Asia to

GD GSPL India Gasnet Limited Tet: +91-79-2326500 Fax: +91-79-23266075 Websits: www.gsu NOTICE INVITING TENDER NOTICE INVITING TENDER

CSPL india Gaseret Limited (GRU) inhibit to the Number of Service Restar Contract for Monitoring and Maintenance of Cathodic Protection System GRU, Gas Grid' vide single stage hree part bidding process. Encla bidding process inclusing proce bidding bidden cathodic with the part of house information Management Portul Interested biddens can Bill and Wes the Tender Docame Bill qualification Criteria and Bidding School on https://www.nprocure.co Dealisc and also be viewed on GRU, Weshu, han and tion (CP jProcure - Ten ider Documer

Date & Time
06/02/2023, 12:00 hrs IST
14/02/2023, 16:00 hrs IST
13/02/2023 before 18:00 hrs IS
21/02/2023 before 14:00 hrs IS
21/02/2023, 14:05 hrs IST

procentro tractoricit. GL reserves the right to cancel and/or alter bidding process at any stage witho signing any reason. GIGL also reserves the right to reject any or all of the bio ceived at its discretion, without assigning any reasons whatsoever.

	FOR PUBLIC ANN	
F	(Insolvency Resolution Process for OR THE ATTENTION OF THE CREDITORS	Avency and Bankruptcy Board of India Corporate Persons) Regulations, 2016) S OF ROXINA REAL ESTATE PRIVATE LIMITED
T	RELEVANT P	ARTICULARS ROXINA REAL ESTATE PRIVATE LIMITED
	Dale of Incorporation Of Corporate Debter	November 17, 2008
	Authority Under Which Corporate Debtor Is Incorporated / Registered	Registrar of Companies – Mumbai
4.	Corporate Identity No./Limited Liability Identification No.of corporate debtor	CIN: U70102MH2006PTC188239
5.	Address of the Registered Officeand Principal Office (if any) of Corporate Debtor	Ragd, office address: 112-122, Hirs Bhevan, Rajarem Mohan Roy RD, Pranthana Samej Mumbai Mumbai City MH 400004 IN
6.	Inschwercy commencernegi, date in respect of Corporate Debtor	February 03, 2023, date of pronouncement by Hon'ble NCLT, Mumbai, (The said Hon'ble NCLT order was received on February 03, 2023)
7.	Estimated date of closure of insolvency resolution process.	August 02, 2023; being 180 th day from Insolvency Commercement Date.
8.	Name and registration number of the insolvency professional acting as interim resolution professional	Name: Mr. Udayraj Patwardhan Reg. No.: IBBUPA-001/IP-P00024/2018-17/10057 Validity of authorisation for assignment: January 02, 2024
9.	Address and e-mail of the interim resolution professional, as registered with the Board	Flag, Andrece: Nausen Mictown, 8 Wing, 1106, 11th Floor, Sahind Kampar Kala Kandra, Senapai Bapat Marg, Elphrestone West, Mambai City, Mahararahtra, 400015,Reg, Emelli lat, ca.udepragi@viajionu.in
10.	Address and e-mail to be used for correspondence with the interim resolution Professional	Physical Address same as in point no. 9 Process specific email Id: cirproxina@gmail.com
11.	Last date for submission of claims	February 17, 2020; being the 14 th day from the date of receipt of Order
12.	Classes of creditors, if any, under clause (b) of sub-section (6A) of section 21, ascertained by the interim resolution professional	Class-Allotees under Real Estate Projects
13.	Names of Insolvency Professionals identified to act as Authorised Representative of creditors in a class (Three names for each class)	1. Ma, Sucha P, Navander (Reg No. 1881/PA-0018/PC0451/0617-18110374) 2. M. Rajenci M. Goranta (Peg No. 888/PA-0051P-200042017-18110363) 3. Mr. Maneh M. Jaji (Peg No. 888/PA-001P-2000342016-17110087)
14.	(4) Reivert Forms and (b) Details of authorized représentatives are available:	In: Whe fair: https://biologics.newflowerkows/buoks Physical address same as in point n. 3 (b) The politike of this autoextrant representative detailed in point no: 11 adores are unablefaile af https://direct.com/documentationary/org/ https://direct.com/documentationary/org/ Physical address are is in point no.
	comexcenent of a corporate insolvency resolution P(B); AdAMIS/2021 detailed February 03, 2023. The oroditors of Rozima Road Estate Private Limited. Territor Fecture; 17.2023, to the Invinite Resolution P the financial conditions shall submit their datame with the datame with proof in person, by post or by electron is famal conditions behavior to a class, as Stated as	ainst the entry No. 12, shall indicate its choice of authoriser relessionale listed against entry No.13 to act as authoriser
Di		Sdi- Udaynaj Patwardhaninterim Resolution Professional Reg No.: IBB/IPA-401/IP-P00224/2015-17/1057 In the matter of Rozina Real Estate Private Limited for Assignment("AFA"): AA/1110571/2020124/195347 AFA validity: January 02, 2024

financial ep.ep.er.in



'New tech IPOs to see valuation correction

the US, publicly traded tech stocks began crashing. This mean that VC funding had to stop or slow down. Hence, investors were forced to update their thesis and began balling back cash. At the same time, tech founders are also unvilling to accept cash at lower valuations being previous round. So, this stalemate mich continue into this year as well. Startups are bracing for another year of finaling crunch and ana-lysts are predicting that layoffs will continue well into CY2023. Anil Kumar, CEO, Redseer Strategy Consultants, shareshi views on the subject with Salman SH. Edited excerpts:

Do you see CY2022 as a year of funding slowdown or a funding correction? Unfortunately, it was both. The federal

government began printing money in 2020, and this was money in 2020, and this was practically being given out at almost no interest rate. This has a trickle-down effect on VC investment as well since the cost of investing in new companies came down, mak-ing it less risky to invest. At the same time, China had begun heavily regulating its tech and Ti ndustry, which meant these US VCs had to look elsewhere scouting for new investments and that ideal location included India as a priority market. But US

de 6/2/23

as a priority market. But by 2022, China recovered, and in

Name of the Scheme

aroda BNP Paribas rbitrage Ford

ex, if an

What are your predictions in terms of funding activity for CY2023? In the next six months or so, I predict many companies to start nearing the end of their cash runways, hence they might be forced to accept funding at lower or flat valua-tions. And that's why we are seeing a lot more convertible-based funding popping up in the ecosystem. By using con-vertibles, tech founders are

Registered Office: Cresceva, 7 Roor, 9-Block, Banka Kurka Complex, Bankra - Kast, Mumbei - 400.051. Website: www.barodiatopparibasm/in - Toll Free: 18002670189

NOTICE NO. 06/2023 Declaration. of Income. Distribution.cum. Capital Withdrawal. (IDCW). under the designated. Scheme. of Baroda BNP. Paribas. Mutual Fund (the Fund):

Name of Plans/ Options

"Net distribution amount will be haid to the one residers under respective categories after dedicting applicat

Pursuant to distribution under IDCW, NAV of the IDCW option of the scheme(s) would fall to the extent of payout and statutory levy (if applicable).

MUTUAL FUND INVESTMENTS ARE SUBJECT TO MARKET RISKS, READ ALL SCHEME RELATED DOCUMENTS CAREFULLY.

I Nahar POLY FILMS LIMITED

Regd. Office: 376, Industrial Area 'A', Ludhiana-141003 CIN: L17115PB1988PLC008820 Ph. 0161-2600701-705, Fax: 0161-2222942 Email: secnet@owmnahar.com, Website: www.owmnahar.com

EXTRACT OF STANDALONE AND CONSOLIDATED UN-AUDITED FINANCIAL RESULTS

FOR THE QUARTER AND NINE MONTHS ENDED 31ST DECEMBER, 2022

1229.40

(0.34)

verse. The Company is operating in single segment i.e. BOPP Films, hence Segment Reporting under Ind As 108- (Operatin Segment is not applicable.

Segment: on trapicable. The above is an excited the detailed format of quarter and eine months ended 31 pt December 2022 Financial Results file with the shock Escharges under Regulation 33 of the SERI (Listing Deltainons and Disclosur Perotimments) Regulation 2015. The full format of Standates and consolideted Financial Results for the quarter and their months ended 51 at December 2022 are available on the Spock Excitance weblies is an owner searing account on www.tselenda.com and sho available o

Darpany's website is, were oversaftancom. These families are website is, were oversaftance. These families are been been been used on the bound of the Audit Committee and there after approved and taken an record by the Deart for accurate a the measing land on all the bound, 2023. These results have been subjected to Linhed Review by the Statutory handless of the Company. Consolidated Families (and Results: (? In Lakh

0.59

 (? in Labha

 Dawler Ended
 Nine Meelths Ended
 Vere Ended

 19.12.0222
 19.02.021
 19.12.0222
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212
 19.12.0212

1229.40 1229.40 1229.40

12.53

22.58 35.6

8.74

 Quarter Ended
 Nine Months Ended
 Year Ended

 31.12.2022
 30.09.2022
 31.12.2021
 31.12.2022
 31.12.2022
 31.12.2022

 Display
 <thDisplay</th>
 <th

 146.23
 1341.80
 2458.03
 3921.59
 6649.92
 9771.00

 (1288.16)
 1592.44
 3469.77
 (6125.25)
 34015.30
 38135.17

10.00 15.95 26.64 39.74

For NAHAR POLY FILMS LTD

5.46

61980.2

1229.40 1229.40

Direct Plan - Monthly IDCW Option

es, if any the units held in physical form, amount of distribution will be paid to all unit holders with the vecorids of the Registry in it the close of jauriness many on the record date and for un n, the names appearing in the beneficial coviners master with the Depository as on the constraints.

Notice is hereby given to all the unithunders of Baroda BNP Paribas & shall be the rate of distribution under income Distribution com Capital W shall be the rate of distribution under income Distribution cum Capital Withdrawa plan under the Scheme with **Monday, February 06, 2023^** as the Record Date

Regular Plan

For Baroda BNP Paribas Asset Management India Private Limited (Formeris BNP Paribas Asset Management India Private Limited) (Investment Manager to Baroda BNP Paribas Mulinal Pand)

dalone Financial Results:

Tobs income Net Profit for the period (before Tax) Het Profitylass for the period (after Tax) Tobs Comprehensive income/(loss) for Eve period (Comprising Profit/Loss) for Eve period (after Tax) and other

Comprehensive income) (after tax) Equity Share Capital

Equity Share Capital (Face Value of & S-each) (Face Value of & S-each) Reserves (excluding Revaluation Reserves) as shown in the Audied Balance Sheet of previous year) (Face Value of & S-each) (Face Value of & S-each) (Face Value of & S-each)

Net Profit for the period (before Tax)

Net Profit for the period (after Tax) Total Comprehensive Income /(Loss)

Total Comprehensive Incor Earnings Per Share (Face Value of ₹ 5/- each)

Place: Ludhiana Dated: 4th February, 2023

Basic/Diluted (₹)

00 -

Particulars

or the immediately following Business Day, if that day is not a Business Da

The distribution will be subject to the availability of distributable surplus and re distributable surplus available on the Record Date

vertibles, tech founders are sort of able to hold on to the existing valuation at least for a while. But it is essentially a

readily accept that they have to take a haircut on their valuation when attempting to go public. Many highly valued tech startups any more private capital, hence a public offering is the only way to raise more capital

I believe that there are a

few founders who

way of delaying what is inevitable. I think the next quarter would definitely be a rather poor one for tech fund-ing and I don'tsee a lot of large investments happening. Maybe, after six months which is Q3 to Q4, of this cal endar year, we would see that there would be some uptick.

solo

0.04

Date > February 03, 2023 Place: Mumh

NAV per unit as on February 03, 2023 (face value per unit** of f10/-) 0.04

the next logical step which everyone has to follow to give meaningfulexits to their private investors. But for tech startups,

an IPO is all about timing; so if you file it at the right time, you will get the maximum cutores bly accept the valuation hair-cut and if they do well in the earnings and move to prof-itability, they might be able to go back to where their valua-tion once was. will get the maximum outcome. But this means that companies have to be always ready and compliant so that they can hit the market in that right window

COMPANIES/ECONOMY

MONDAY, FEBRUARY 6, 2023

5

the market in that right window. Such windows can be anywhere between a week and a few months. That's why several startups have been filing DRHPs with Sebi so that they can at least tick off the first step.

And can startups fight off valuation correction pressure in public markets it lic thisyear? T believe that there are a few founders who read-ily accept that they have to take a haircut on their valua-tion when attempting to go public. Many highly valued tech startups cannot afford to raise any more private capital. raise any more private capital, hence a public offering is the only way to raise more capital. So in that case, you can proba-

Do you expect the layoff wave to taper off in 2023? When companies were hir-ing in 2021, they were hiring for a bull market scenario and ing in 2021, they were hiring for a bull market scenario and that was when access to capi-tal was high. Following this, start-ups began executing new expansion plans and investing in a lot of new ini-tiatives. But right now, the markets going on a bearish trend, followed by a funding slowdown. More and more investors are want their port-folios to go for a trim. But this wan't the case in 2021 when investors were instead asking portfolios to hit higher GMVs or revenue targets. The race to meet these targets has now slowed down given that the entire market has flipped. So that means alto tmore plo cuts can be expected this year, which is unfortunate.

Nahar SPINNING MILLS LIMITED Regd. Office: 373, Industrial Area 'A', Ludhiana-141003 CIN : L17115PB1980PLC004341, Ph. 0161-2600701-705, Fax: 0161-2222942 E-mail: secnsm@owmnahar.com, Website: www.owmnahar.com EXTRACT OF STANDALONE UN-AUDITED FINANCIAL RESULTS For the quarter and nine months ended 31st december, 2022
 Quarter Ended
 Nine Months Ended
 Year Ended

 31.12.2022
 30.09.2022
 31.12.2021
 31.12.2022
 31.12.2021

1.	A CARLES AND A CONTRACT OF A CARLES AND A CA	Un-audited	Un-audited	Un-sudited	Un-audited	Un-audited	Audited
3	Total locome from Operations	56158.94	67398.06	102281.96	210819.95	260900 13	360837 34
2	Net Profit for the period (pelore Tax)	-1436.60	5301.32	21277.87	13564.96	52904.28	67473.06
3	Net Profit for the period (after Tax)	-1101.60	3976.32	15903.87	10099.96	39495.28	50218.77
4	Total Comprohensive income for the period (Comprising Profit for the period (after tax) and other Comprehensive Income (after tax)	-4062.06	1840.64	17727.00	-2675.97	47278.45	71255.39
5	Equity Share Capital (face value of ₹ 5/- each)	1903.27	1803.27	1803.27	1803 27	1803.27	1833.27
8	Reserves (excluding revaluation reserves) as shown in the Audited Balance Sheet of previous year)			-	-		158251.11
7	Earnings Per Share (face value of ₹ 5/- each) Basic/Dilutest (₹)	-3.05	11.03	43.82	28.00	109.51	139.50

pany is operating in single segment i e Textiles, hence segment Reporting as required under IND AS 108 (Operatio Segment) is not applicable. The advox is a owned of the detailed format of Standarose Financial Results for the quarter and new months ended 31th December, 2022 likel with the Stock facthanges under Ringulators 32 of STBI (Liking and Othe December, Resultments) Regulators, 2015 The Informat of Davascone Rennicial Results for the quarter and new months ended 31 to thouse? Available on the Stock Exchanges vehicles i.e. www.basinds.com and www.nesinds.com and also on the website of the company www.amanistancom. The financial results have been reviewed by the Audit Committee and the Directors at their meeting held on 4th February 2023. The results have be of the Company. ealter approved and taken on record by the Board o subsected to Limited Review by the Statutory Auditory

For NAHAR SPINNING MILLS LIMITED

Place: Ludhlana Dated: 4th February, 2023

JAWAHAR LAL OSWAL (CHAIRMAN) (DIN: 00463866)

A Nahar Capital and Financial Services Ltd. Regd. Office: 375, Industrial Area A, Ludhiana-141003 CIN : L45202PB2006PLC029968 Ph. 0161-2000701-705, Fax: 0161-2222942 Email: secncfs@owmnahar.com. Website: www.owmnahar.com

EXTRACT OF STANDALONE AND CONSOLIDATED UN-AUDITED FINANCIAL RESULTS FOR THE QUARTER AND NINE MONTHS ENDED 31ST DECEMBER, 2022

datone Financial Results:	(? in La

St.	Particulars	Quarter Ended			Nine Months Ended		Year Ended	
No.		31.12.2022 Un-sudited	30.09.2022 Un-audited		31.12.2022 Un-audited		31.83.2022 Audited	
1	Total income from operations (net)	1251.86	1985.59	1659.32	3297.44	4701.90	4966.51	
2	Net Profit for the period (before Tax)	1032.69	1784.72	1449.10	2657.50	4046.49	4096.75	
3	Net Profit for the period (after tax)	585.32	1784.44	1035.80	2378.22	3028.66	3042.75	
4	Total Comprehensive Income for the period (Comprising Profit for the period (after tax) and Other Comprehensive income (after tax))	579.00	4831.08	5043.89	7360.04	10457.90	9826 19	
ŝ	Equity Share Capital (Face Value of # 5 each)	837.31	837.31	837.31	\$37.31	837.31	837.31	
8	Reserves (excluding Revaluation Reserve) as shawn in the Audited Balance Sheet of previous year)					-	79550.14	
ĩ	Enrangs Pet Share (Face Value of # 5/- each) Basic/Dikned (#)	3.49	10.65	6.19	14.20	18.09	18.17	

1. The above is an extract of the detailed format of Financial Results alongwith Secment Reporting for the quarter and nit months ended Stat December, 2022 filed with the Stock Exchanges under Regulation 33 of the SEBI (Listing Obligations an Disclosure Requirements) Regulations, 2015. The tail format of the Un-audited Financial Results alongwith Segmen

Decoder independents of interpretents, could be an interest to be consistent of the construction for the particle of the second se

of Directors at their meeting held on 4th February, 2023. These results have been subjected to Limited Review by Statutor Auditors of the Company **Consolidated Financial Results**

Sr. Perticulars
 Operative Ended
 Nine Monitos Ended
 Year: Ended

 51.12.2021 30.09.2022 81.11.2.2021 31.12.2021 3 Total Income from operations (net) Profit before tax 3 Net profit after tax 494.91 3303.16 7987.26 9105.49 18513.10 22646.45 4 Total Comprehense 5 Earnings Per Strare (Face Value of 7 5/ 4913.11 14144.96 1403.94 41532.27 52089.3 we income/ (Loas) (1554.72) of 7 5/- each) (Face Value of ₹ 5/ Basic/Diluted (₹) 19.73 42.32 54.37 110.55 135.23 For NAHAR CAPITAL AND FINANCIAL SERVICES LTD. JAWAHAR LAL OSWAL (CHAIRMAN) (DIN: 00463866)

CHENNAI/KOCHI

JAWAHAR LAL OSWAL RMAN Place: Ludhiana Dated: 4th February, 2023 DIN: 00463866 ----

Investment Managerer Identity Number (CIN): UE6801MH20202F12142972

wal ("B

10.2092

10.4859

cannot afford to raise 4 Why do founders file draft red herring prospectus (DRHP) if they are delaying the eventual listing by more than a year? IPOsare nowbeing viewed as

Sr. Partica No.

34 - 660

 \sim